

I Seek your Shelter, Gracious Lord!

ੴ ਸਤਿਗੁਰ ਪ੍ਰਸਾਦਿ ॥

ਟੋਡੀ ਮਹਲਾ ੫ ॥

ਸਤਿਗੁਰ ਆਇਓ ਸਰਣਿ ਤੁਹਾਰੀ ॥

ਮਿਲੈ ਸੂਖੁ ਨਾਮੁ ਹਰਿ ਸੋਭਾ ਚਿਤਾ ਲਾਹਿ ਹਮਾਰੀ ॥੧॥ ਰਹਾਉ ॥

ਅਵਰ ਨ ਸੂਝੈ ਦੂਜੀ ਠਾਹਰ ਹਾਰਿ ਪਰਿਓ ਤਉ ਦੁਆਰੀ ॥

ਲੇਖਾ ਛੋਡਿ ਅਲੇਖੈ ਛੂਟਹੁ ਹਮ ਨਿਰਗੁਨ ਲੇਹੁ ਉਬਾਰੀ ॥੧॥

ਸਦ ਬਖਸਿੰਦੁ ਸਦਾ ਮਿਹਰਵਾਨਾ ਸਭਨਾ ਦੇਇ ਅਧਾਰੀ ॥

ਨਾਨਕ ਦਾਸ ਸੰਤ ਪਾਛੈ ਪਰਿਓ ਰਾਖਿ ਲੇਹੁ ਇਹ ਬਾਰੀ ॥੨॥੪॥੯॥

[SGGS: 713]

Translation

Holy Lord! to your shelter have I come.

Pray grant me joy, devotion to the Name Divine, repute,

My anxiety annulling. (1 pause)

No other place of shelter I seek exhausted -

to Thy door have I come.

Disregarding reckoning of our deeds, by infinite

Grace alone can we get release -

Save us, lacking in merit. (1)

The Lord, eternally forgiving, eternally Gracious.

To all brings grants support.

Nanak, servant of God, is questing after the holy -

Praying, in this life grant him liberation (2) (4.9)

* Based on translation by G.S. Talib.